

ਏਕੁ ਅਚਰਜੁ ਜਨ ਦੇਖਹੁ ਭਾਈ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ॥
 ਨਾਮੁ ਅਮੋਲਕੁ ਨ ਪਾਇਆ ਜਾਇ॥ ਗੁਰ ਪਰਸਾਦਿ ਵਸੈ ਮਨਿ ਆਇ॥੩॥
 ਸਭ ਮਹਿ ਵਸੈ ਪ੍ਰਭੁ ਏਕੋ ਸੋਇ॥ ਗੁਰਮਤੀ ਘਟਿ ਪਰਗਟੁ ਹੋਇ॥
 ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ॥ ਨਾਨਕ ਨਾਮੁ ਮਿਲੈ ਮਨੁ ਮਾਨਿਆ॥੪॥ (ਪੰਨਾ ੬੬੩)

ਗੂਜਰੀ ਮਹਲਾ ੫ ਤਿਪਦੇ ਘਰੁ ੨
 ੴ ਸਤਿਗੁਰ ਪ੍ਰਸਾਦਿ॥
 ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ॥
 ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ॥੧॥
 ਹਰਿ ਜਪਿ ਮਾਇਆ ਬੰਧਨ ਤੂਟੇ॥ ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧ ਸੰਗਤਿ ਮਿਲਿ ਛੂਟੇ॥੧॥ ਰਹਾਉ॥
 ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮਰਸਿ ਮਾਤਾ॥
 ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ॥੨॥
 ਜਿਸ ਕਾ ਸਾ ਤਿਨ ਹੀ ਰਖਿ ਲੀਆਸਗਲ ਜੁਗਤਿ ਬਣਿ ਆਈ॥
 ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ॥੩॥੧॥੯॥ (ਪੰਨਾ ੪੯੭)

Extra Examples of the poetic Formations taught in the lesson:

1. Dupde, Rāg Āsā p. 389 - 396
2. Tipde, Rāg Gūrjī p. 497 - 500 onwards
3. Caūpade, Rāg Mājīh p. 94 - 98
4. Astpadī, Sirīrāg p. 262, 417 - 464

Meanings of select words (ਚੋਣਵੇਂ ਅਖਰਾਂ ਦੇ ਅਰਥ)

Word	Transcription	Literal Meaning	Figurative meaning
ਸਰੀਅਤਿ	sarīati	ਸ਼ਰਹ	ਮੁਸਲਮਾਨੀ ਕਾਨੂੰਨ
ਅਰਚਾ	arcā	ਆਦਰ	ਪੂਜਾ
ਸੁੰਨਿ	sunni	ਸਿਫਰ (zero)	ਅਫੂਰ ਅਵਸਥਾ
ਨਿਰੰਜਨ	nirañjan	ਮਾਇਆ ਦੇ ਪ੍ਰਭਾਵ ਤੋਂ ਰਹਿਤ	ਮਾਇਆ ਦੇ ਪ੍ਰਭਾਵ ਤੋਂ ਰਹਿਤ (detached)
ਸਤੀਆ	satīā	ਦਾਨੀ	ਦਰਿਆ ਦਿਲ (generous)
ਐਥਾਊ	aithāū	ਇਸ ਜਗਤ ਤੋਂ	ਇਸ ਜਗਤ ਤੋਂ (from this world)
ਪੇੜੈ	peṛai	ਵਸ	ਗੁਲਾਮੀ
ਬਪੁੜੀ	bapuṛī	ਵੇਚਾਰੀ	ਵੇਚਾਰੀ (hapless)
ਚੁਕਾਇਆ	cukāiā	ਦੂਰ ਕਰ ਦਿੱਤਾ	ਦੂਰ ਕਰ ਦਿੱਤਾ
ਅਵਤਾਰੁ	avtāru	ਨਰਕ ਜਾਂ ਸੁਰਗ ਵਿਚ ਪੈਣਾ	ਮੁੜ-ਮੁੜ ਜੰਮਣਾਂ (heaven and hell as states of mind)
ਜਾਤੀ ਜਿਨਸੀ	jāṭī jinsī	ਜਾਤ ਪਾਤ	ਊਚ ਨੀਚ
ਲੂਝੈ	lūjhai	ਸੜਦਾ ਹੈ	ਖਿੜਦਾ ਹੈ
ਸੁਕ੍ਰਿਤੁ	sukritu	ਚੰਗੇ ਕੰਮ	ਚੰਗੇ ਕੰਮ (good deeds)
ਅਗਲਾ	agalā	ਵੱਡਾ	ਵੱਡਾ (bigger)
ਅੰਡਜ	aṇḍaj	ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ	ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ (creatures born of eggs)
ਜੇਰਜ	jeraj	ਜਿਉਰ ਤੋਂ ਪੈਦਾ ਹੋਣ ਵਾਲੇ ਜੀਵ, ਪਸ਼ੂ	ਜਿਉਰ ਤੋਂ ਪੈਦਾ ਹੋਣ ਵਾਲੇ ਜੀਵ (mammals)
ਉਤਭੁਜਾਂ	utbhujām	ਧਰਤੀ ਵਿਚੋਂ ਉਗਣ ਵਾਲੇ ਬੂਟੇ	ਧਰਤੀ ਵਿਚੋਂ ਉਗਣ ਵਾਲੇ ਬੂਟੇ (Plants; things that grow from the Earth)
ਖਾਣੀ	khāṇī	ਸ਼ਿਸ਼ਟੀ ਦੀ ਉਤਪਤੀ ਦੇ ਤਰੀਕੇ	ਸ਼ਿਸ਼ਟੀ ਦੀ ਉਤਪਤੀ ਦੇ ਤਰੀਕੇ
ਮਿਤਿ	miti	ਮਿਣਤੀ	ਅੰਦਾਜ਼ਾ
ਮੇਰਾਂ	merām	ਮੇਰ ਪਰਬਤ	ਵੱਡਾ ਪਰਬਤ (big mountain)
ਜੋਹਾਰੀ	johārī	ਪ੍ਰਣਾਮ	kudos
ਸੁਅਸਤਿ	suasti	ਜੈ ਹੋਵੇ	ਅਟਲ ਰਹੇ
ਸੰਗਰਾਮ	saṅgrām	ਜੁਧ	struggle